



Punjab Government Gazette

EXTRAORDINARY

Published by Authority

CHANDIGARH, MONDAY, SEPTEMBER 7, 2020 (BHADRA 16, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ
(ਮਿਊਂਸਪਲ ਚੋਣਾਂ ਦਫਤਰ)

ਅਧਿਸੂਚਨਾ

ਮਿਤੀ 4 ਸਤੰਬਰ, 2020

ਨੰ: 5/16/2020/ਮਚਦ/ਹਸ/2164.—ਅਧਿਸੂਚਨਾ ਨੰ: 5/16/2020/ਮਚਦ/ਹਸ/1805, ਮਿਤੀ 10-08-2020 ਦੀ ਨਿਰੰਤਰਤਾ ਵਿੱਚ ਪੰਜਾਬ ਮਿਊਂਸਪਲ ਐਕਟ, 1911 (ਪੰਜਾਬ ਐਕਟ 3 ਆਫ 1911) ਦੀ ਧਾਰਾ 240 (1)(ਬੀ) ਅਤੇ ਡਿਲੀਮੀਟੇਸ਼ਨ ਆਫ ਵਾਰਡਜ਼ ਆਫ ਮਿਊਂਸਪੈਲਟੀਜ਼ ਰੂਲਜ਼, 1972 ਦੇ ਰੂਲ 9 ਅਧੀਨ ਅਤੇ ਇਸ ਸਬੰਧ ਵਿੱਚ ਦੂਸਰੇ ਸਮੂਹ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਨਗਰ ਕੌਂਸਲ, ਦਸੂਹਾ ਨੂੰ ਵਾਰਡਾਂ ਵਿੱਚ ਵੰਡਣ ਅਤੇ ਅਜਿਹੇ ਹਰ ਇਕ ਵਾਰਡ ਵਿੱਚੋਂ ਚੁਣੇ ਜਾਣ ਲਈ ਨੁਮਾਇੰਦਿਆਂ ਦੀ ਗਿਣਤੀ ਨਿਸ਼ਚਿਤ ਕਰਨ ਲਈ ਹੇਠ ਲਿਖੇ ਨਿਯਮ ਬਣਾਉਂਦੇ ਹਨ:—

ਨਿਯਮ

ਨਗਰ ਕੌਂਸਲ ਦਸੂਹਾ, ਜਿਲ੍ਹਾ ਹੁਸ਼ਿਆਰਪੁਰ ਦੇ ਨਗਰਪਾਲਾਂ ਦੀ ਚੋਣ ਦੇ ਮਕਸਦ ਲਈ ਨਗਰ ਕੌਂਸਲ, ਦਸੂਹਾ, ਨੂੰ 15 ਵਾਰਡਾਂ ਵਿੱਚ ਵੰਡਿਆ ਜਾਵੇਗਾ ਜਿਨ੍ਹਾਂ ਵਿੱਚ 10 ਵਾਰਡ, ਜਿਨ੍ਹਾਂ ਦੇ ਪਿੱਛੇ ਬਰੈਕਟਾਂ ਅਤੇ ਸਬਦਾਂ ਵਿਚ:

1. ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ;
2. ਇਸਤਰੀ ਮੈਂਬਰਾਂ ਲਈ ਰਾਖਵਾਂ;
3. ਅਨੁਸੂਚਿਤ ਜਾਤੀਆਂ ਦੀਆਂ ਇਸਤਰੀ ਮੈਂਬਰਾਂ ਲਈ ਰਾਖਵਾਂ; ਅਤੇ
4. ਪੱਛੜੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ;

ਲਿਖਿਆ ਹੋਵੇਗਾ ਕਿ ਉਹ ਵਾਰਡ ਉਨ੍ਹਾਂ ਕੈਟਾਗਰੀਆਂ ਨਾਲ ਸਬੰਧਤ ਮੈਂਬਰਾਂ ਲਈ ਰਾਖਵੇਂ ਹੋਣਗੇ। ਵਾਰਡਾਂ ਦੀਆਂ ਹੱਦਾਂ ਦਾ ਵਰਣਨ ਨਾਲ ਲਗਾਈ ਅਨੁਸੂਚੀ ਵਿੱਚ ਕੀਤਾ ਜਾਂਦਾ ਹੈ।

ਨਗਰ ਕੌਂਸਲ, ਦਸੂਹਾ ਦੇ ਵਾਰਡਾਂ ਦੀਆਂ ਹੱਦਾਂ ਦਾ ਵਰਣਨ ਦੱਸਦੀ ਅਨੁਸੂਚੀ

ਵਾਰਡ ਨੰਬਰ 1 (ਇਸਤਰੀ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉੱਤਰੀ ਹੱਦ ਸ਼ਨੀ ਮੰਦਰ ਤੋਂ ਸ਼ੁਰੂ ਹੋ ਕੇ ਪ੍ਰਦੀਪ ਸ਼ਿੰਗਾਰੀ ਦੇ ਘਰ ਤੀਕ ਤੋਂ ਰਜਿੰਦਰ ਦੇ ਘਰ ਤੋਂ ਸਰੋਜ

ਦੀ ਦੁਕਾਨ ਮਾਸਟਰ ਰਜਿੰਦਰ ਦਾ ਘਰ, ਸਰੋਜ ਦੀ ਦੁਕਾਨ, ਸ਼ਾਮ ਲਾਲ ਪੰਡਤ ਦੇ ਘਰ ਤੋਂ ਈਸ਼ਵਰ ਦੱਤ ਦੇ ਘਰ ਤੋਂ ਪ੍ਰਿੰਸੀਪਲ ਧੀਰ ਦੇ ਘਰ, ਸ਼ਾਮ ਲਾਲ ਦੇ ਘਰ ਤੋਂ ਕ੍ਰਿਸ਼ਨਾਂ ਸਵੀਟਸ ਤੋਂ ਸ਼ਰਮਾ ਘੜੀਆਂ ਵਾਲੇ ਦੀ ਦੁਕਾਨ ਤੋਂ ਪਛਮ ਵੱਲ ਜਾਂਦੇ ਹੋਏ, ਗੁਰਦੁਆਰਾ ਸਿੰਘ ਸਭਾ, ਨਾਥ ਮਨਿਆਰੀ ਦੀ ਹੱਟੀ, ਰਿਸ਼ੀ ਮਨਿਆਰੀ ਵਾਲੇ ਦੀ ਦੁਕਾਨ ਤੋਂ ਮੰਗਿੰਗੀ ਦੇ ਪੁਰਾਣੇ ਹਸਪਤਾਲ ਤੋਂ ਉਤਰ ਦਿਸ਼ਾ ਦੇ ਸੱਜੇ ਪਾਸੇ ਬੱਬੂ ਦੀ ਹੱਟੀ, ਓਮ ਦੁੱਗਲ ਦਾ ਘਰ, ਗੁੱਡ ਚੌਧਰੀ ਦਾ ਘਰ, ਮਾਸਟਰ ਹਰੀ ਕ੍ਰਿਸ਼ਨ ਦਾ ਘਰ ਤੋਂ ਅਮਿਤ ਮਰਵਾਹਾ ਦਾ ਘਰ ਤੋਂ ਰਘੂਵੀਰ ਵਕੀਲ ਦਾ ਘਰ, ਗੋਪਾਲ ਮਿਠਾਈ ਵਾਲੇ ਦੀ ਦੁਕਾਨ, ਪੰਮੇ ਦਾ ਗਰਾਜ ਤੋਂ ਸ਼ੰਕਰ ਦਾ ਗਰਾਜ, ਕਾਲੇ ਰਾਜਪੂਤ ਦੇ ਘਰ ਤੋਂ ਚਲਦਿਆਂ ਹੋਇਆ ਕਨਿਆ ਹਾਈ ਸਕੂਲ ਵਾਲਾ ਪਾਸਾ, ਬੱਸੀ ਬੈਂਕ ਵਾਲੇ ਦਾ ਘਰ ਤੋਂ ਅਸ਼ੋਕ ਡਾਕੀਏ ਦੇ ਘਰ ਤੀਕ, ਦਇਆ ਨੰਦ ਮਾਡਲ ਸਕੂਲ, ਰੰਜਨਾਂ ਦੀ ਮੋਟਰ ਤੋਂ ਲਸੂਤੀ ਵਾਲੇ ਬਾਬੇ ਵਾਲੀ ਸ਼ਾਗਲਾ ਰੋਡ ਦਾ ਸੱਜਾ ਪਾਸਾ ਨਗਰ ਕੌਂਸਲ ਦੀ ਹਦੂਦ ਨਾਲ ਚੱਲਦੇ ਹੋਏ ਐਡਵੋਕੇਟ ਦੱਤਾ ਦੇ ਘਰ ਠੰਡੀ ਖੂਹੀ ਤੋਂ ਨਗਰ ਕੌਂਸਲ ਦੀ ਉੱਤਰੀ ਹੱਦ ਤੋਂ ਸ਼ਨੀ ਮੰਦਰ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ ਸੀ।

ਵਾਰਡ ਨੰਬਰ 2

ਨਗਰ ਕੌਂਸਲ ਦੀ ਉੱਤਰੀ ਹੱਦ ਤੋਂ ਰਾਜੀਵ ਗਾਂਧੀ ਪਾਰਕ ਤੋਂ ਠੰਡੀ ਖੂਹੀ ਮੰਦਰ ਦਾ ਚੜ੍ਹਦਾ ਪਾਸਾ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਜੰਗਲਾਤ ਦਫਤਰ ਵਾਲੀ ਰੋਡ ਤੋਂ ਪੂਰਵੀ ਪਾਸੇ ਵੱਲ ਰਾਧਾ ਸਵਾਮੀ ਸੱਤਸੰਗ ਭਵਨ ਤੋਂ ਲੱਖੇ ਦਾ ਟਿਊਵੈਲ ਤੋਂ ਰਿੰਕਾ ਪੇਂਟ ਵਾਲੀ ਦੁਕਾਨ ਤੋਂ ਸ਼ਾਮ ਲਾਲ ਕਰੋਕਰੀ ਵਾਲੇ ਦਾ ਘਰ ਤੋਂ ਕ੍ਰਿਸ਼ਨ ਕਰਿਆਨਾ ਦੁਕਾਨ ਤੋਂ ਭੱਟੀਆ ਦਾ ਘਰ ਪੰਡਤ ਮਾਕੇ ਦਾ ਘਰ, ਸ਼ਾਮ ਆੜਤੀਏ ਦਾ ਘਰ ਮਾਸਟਰ ਪੰਕਜ ਦਾ ਘਰ ਤੋਂ ਉੱਤਰ ਵੱਲ ਜਾਂਦੇ ਹੋਏ ਰੋਹਿਤ ਦਾ ਘਰ ਮਹਾਂਵੀਰ ਮੰਦਰ ਤੋਂ ਕੂਕਾ ਬਿਜਲੀ ਵਾਲੇ ਦਾ ਘਰ ਤੋਂ ਨਗਰ ਕੌਂਸਲ ਦੀ ਉੱਤਰੀ ਹੱਦ ਤੋਂ ਰਾਜੀਵ ਗਾਂਧੀ ਪਾਰਕ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ।

ਵਾਰਡ ਨੰਬਰ 3 (ਇਸਤਰੀ ਮੈਂਬਰਾਂ ਲਈ ਰਾਖਵਾਂ)

ਪੂਰਵ ਤੋਂ ਬਾਬਾ ਵਰਫਾਨੀ ਲੰਗਰ ਹਾਲ ਸ਼ਿਵ ਜੀ ਦੀ ਮੂਰਤੀ ਦੇ ਸਾਹਮਣੇ ਮਲੇਰ ਕੋਟਲਾ ਵਾਲੇ ਦੁਕਾਨ ਤੋਂ ਰੰਜਨ ਕੰਸਟਰਕਸ਼ਨ ਦੇ ਦਫਤਰ ਤੋਂ ਪੱਪੂ ਕਰਿਆਨਾ ਸਟੋਰ ਹਾਜੀਪੁਰ ਰੋਡ ਸਿਨੇਮਾ ਚੌਂਕ ਤੋਂ ਕੇ. ਜੇ. ਹਸਪਤਾਲ ਤੋਂ ਚੀਮਾ ਫਾਰਮ ਹਾਊਸ ਹਾਜੀਪੁਰ ਰੋਡ ਤੋਂ ਪੂਰਵ ਤੋਂ ਪੱਛਮ ਵੱਲ ਗੁਰਦੁਆਰਾ (ਸਾਹਿਬ ਬੰਦਗੀ) ਤੋਂ ਮਿਲਕ ਬਾਰ ਜੀ. ਟੀ. ਰੋਡ ਅਤੇ ਰੇਲਵੇ ਲਾਈਨ ਨੂੰ ਪਾਰ ਕਰਦੇ ਹੋਏ ਨਗਰ ਕੌਂਸਲ ਦੀ ਹੱਦ ਦੇ ਨਾਲ ਚੱਲਦੇ ਹੋਏ ਜੰਗਲਾਤ ਦਫਤਰ ਰਾਧਾ ਸੁਆਮੀ ਰੋਡ ਤੋਂ ਬਾਬਾ ਬਲਵੀਰ ਸਿੰਘ ਦਾ ਡੇਰਾ ਤੋਂ ਕਸਬੇ ਵਾਲਾ ਫਾਟਕ ਤੋਂ ਡਾਕਟਰ ਚੈਨ ਸਿੰਘ ਦਾ ਘਰ ਤੋਂ ਵਿਪਨ ਸ਼ਿੰਗਾਰੀ ਦਾ ਘਰ, ਮਹਾਜਨ ਕਰਿਆਨਾ ਦੀ ਦੁਕਾਨ ਤੋਂ ਚੱਲਦੇ ਹੋਏ ਭਾਗਵੱਤ ਧਾਮ ਮੰਦਰ ਤੋਂ ਮਾਤਾ ਰਾਣੀ ਚੌਂਕ ਬਿੱਲੇ ਭੋਲੇ ਹੋਏ ਆਰ ਕੇ ਸਟੂਡਿਊ ਤੋਂ ਸਲਾਰੀਆ ਪ੍ਰਿੰਟਿੰਗ ਪ੍ਰੈਸ ਪਟਿਆਲਾ ਬੈਂਕ ਤੋਂ ਹਰਦੇਵ ਪਾਲ ਨਇਅਰ ਮਾਰਗ ਤੋਂ ਚੱਲਦੇ ਹੋਏ ਜੁਗਨੀ ਫਰੂਟ ਵਾਲੇ ਦੀ ਦੁਕਾਨ ਤੋਂ ਜੀ ਟੀ ਰੋਡ ਪਾਰ ਕਰ ਕੇ ਪੂਰਵ ਤੋਂ ਬਾਬਾ ਬਰਫਾਨੀ ਲੰਗਰ ਹਾਲ ਸ਼ਿਵ ਜੀ ਦੀ ਮੂਰਤੀ ਤੀਕ ਅਰਥਾਤ ਜਿੱਥੋਂ ਆਰੰਭ ਕੀਤਾ।

ਵਾਰਡ ਨੰਬਰ 4

ਪੂਰਵ ਤੋਂ ਸ਼ਿਵਜੀ ਦੀ ਮੂਰਤੀ ਤੋਂ ਹਾਜੀਪੁਰ ਰੋਡ ਤੋਂ ਪੂਰਵੀ ਪਾਸੇ ਤੋਂ ਆਰੰਭ ਕਰਦੇ ਹੋਏ ਚੜ੍ਹਦਾ ਪਾਸੇ ਤੋਂ ਦਰਸ਼ਨ ਡੇਅਰੀ ਰਾਜੂ ਸਿੰਘ ਰਾਏ ਤੋਂ ਸਿਨੇਮਾ ਚੌਂਕ ਤੋਂ ਨਿਰਮਲ ਸਿੰਘ ਕੰਗ ਦਾ ਘਰ ਤੋਂ ਚੱਲਦੇ ਹੋਏ ਕੈਂਬਰਿਜ ਸਕੂਲ ਵੱਲ ਨਗਰ ਕੌਂਸਲ ਦੀ ਪੂਰਵੀ ਹੱਦ ਨਾਲ ਚੱਲਦੇ ਹੋਏ ਹਰਦੇਬਲਾ ਰੋਡ ਤੋਂ ਨਗਰ ਕੌਂਸਲ ਦੀ ਹੱਦ ਨਾਲ ਚੱਲਦੇ ਹੋਏ ਬਲੱਗਣ ਰੋਡ ਤੋਂ ਪੱਛਮ ਦਿਸ਼ਾ ਤੋਂ ਚੱਲਦੇ ਹੋਏ ਸੱਜੇ ਪਾਸੇ ਐਸ.ਵੀ.ਜੇ.ਸੀ.ਡੀ.ਏ ਵੀ ਪਬਲਿਕ ਸਕੂਲ ਤੋਂ ਚੱਲ ਕੇ ਬੱਸੀ ਕਰਿਆਨਾ ਸਟੋਰ, ਫੋਜੀ ਬੁਕ ਡਿਪੂ ਤੋਂ ਕਾਲੀ ਮਾਤਾ ਮੰਦਰ ਤੋਂ ਬਾਬਾ ਬਲਕ ਨਾਥ ਮੰਦਰ ਤੋਂ ਸ਼ਰਮਾ ਢਾਬਾ ਤੋਂ ਚੱਲ ਕੇ ਸ਼ਿਵ ਜੀ ਦੀ ਮੂਰਤੀ ਤੋਂ ਹਾਜੀਪੁਰ ਰੋਡ ਦੇ ਪੂਰਵੀ ਪਾਸੇ ਵੱਲ ਅਰਥਾਤ ਜਿੱਥੋਂ ਆਰੰਭ ਕੀਤਾ।

ਵਾਰਡ ਨੰਬਰ 5 (ਇਸਤਰੀ ਮੈਂਬਰਾਂ ਲਈ ਰਾਖਵਾਂ)

ਜੀ.ਟੀ ਰੋਡ ਪੂਰਵ ਤੋਂ ਪੱਛਮ ਵੱਲ ਜਾਂਦੇ ਪੂਰੀ ਸਾਇਕਲਾ ਵਾਲੇ ਦੀ ਦੁਕਾਨ ਤੋਂ ਫਾਟਕ ਪਾਰ ਕਰਕੇ ਸਟੇਟ ਬੈਂਕ ਤੋਂ ਧਰਮਪਾਲ ਲੋਹੇ ਵਾਲੇ ਦੀ ਦੁਕਾਨ, ਡਾਕਖਾਨਾ ਰੋਡ ਡਾ ਵਿਨੋਦ ਦੀ ਦੁਕਾਨ ਖਾਲਸਾ ਚੂਨੀਆਂ ਵਾਲਾ ਤੋਂ ਯਸ਼ਪਾਲ ਕਰਿਆਨਾ ਸਟੋਰ, ਸਪੋਰਟਕਿੰਗ ਸ਼ੋਰੂਮ ਐਸ ਟੂ ਫਾਸਟ ਫੂਡ ਸਬਜੀ ਮੰਡੀ Red Ross ਸਕੂਲ ਸੂਰਜ ਕਾਲਿਆ ਦੀ ਦੁਕਾਨ ਤੋਂ ਮਿਆਨੀ ਰੋਡ ਪੱਛਮ ਤੋਂ ਪੂਰਵ ਵੱਲ ਜਾਂਦਿਆਂ ਖੱਬੇ ਹੱਥ ਕਰੀਮੀਕਾ ਆਈਸ ਕਰੀਮ ਦੀ ਦੁਕਾਨ ਤੋਂ BOI ਬੈਂਕ ਤੋਂ ਡਾ ਕੇਡੀ ਦੀ ਗਲੀ ਤੋਂ

ਰਾਜੇਸ਼ ਜੂਸ ਵਾਲਾ ਮਿਆਨੀ ਰੋਡ ਪਾਰ ਕਰ ਕੇ ਨਾਇਅਰ ਕਰਿਆਨਾ ਸਟੋਰ ਕਾਹਲੋਂ ਹਾਰਡ ਵੇਅਰ ਦੇ ਸਾਹਮਣੇ ਨਾਇਅਰ ਬੈਂਕ ਵਾਲੇ ਦੇ ਘਰ ਤੋਂ ਨਿਰਮਲ ਕਰਿਆਨਾ ਵਾਲੇ ਦੇ ਘਰ ਤੋਂ ਸ਼ੇਰੀ ਘੁਮਿਆਰ ਦਾ ਘਰ ਸੋਹਣੀ ਘੁਮਿਆਰ ਦਾ ਘਰ, ਬਾਬਾ ਤੁਲਸੀ ਦਾਸ, ਬਾਬਾ ਬਚਨ ਦਾ ਘਰ, ਅਜੀਤ ਕੌਰ ਦਾ ਘਰ ਤੋਂ ਅਨਿਲ ਕੁਮਾਰ ਸਾਨਨ ਤੋਂ ਓਮਾ ਸੀਮੈਂਟ ਵਾਲੇ ਦੀ ਦੁਕਾਨ ਪੁਲ ਥੱਲੇ ਤੋਂ ਸੰਤ ਅਰਜਨ ਮਾਡਲ ਸਕੂਲ, ਚਾਵਲਾ ਆਈਸ ਕਰੀਮ ਤੋਂ ਲਾਈਨ ਪਾਰ ਕਰ ਕੇ, ਆਨੰਦ ਸਵੀਟ, ਜੀ ਟੀ ਰੋਡ ਪਾਰ ਕਰ ਕੇ ਓਮਾ ਪਾਨ ਵਾਲਾ ਪੁਲ ਥੱਲੇ ਟੈਕਸੀ ਸਟੈਂਡ ਬਲੱਗਣ ਚੌਂਕ ਤੋਂ ਉੱਤਰੀ ਪਾਸੇ ਜਾਂਦੇ ਹੋਏ ਜਲ ਸਪਲਾਈ ਘਰ ਤੋਂ PTU ਸੈਂਟਰ ਤੋਂ ਜੀ.ਟੀ. ਰੋਡ ਪਾਰ ਕਰ ਕੇ ਮਹਾਜਨ ਕਰਿਆਨਾ ਸਟੋਰ ਤੋਂ ਜੀ ਟੀ ਰੋਡ ਪੂਰਵ ਤੋਂ ਪੱਛਮ ਵੱਲ ਜਾਂਦੇ ਪੂਰੀ ਸਾਇਕਲਾਂ ਵਾਲੇ ਤੀਕ ਅਰਥਾਤ ਜਿੱਥੇ ਆਰੰਭ ਕੀਤਾ।

ਵਾਰਡ ਨੰਬਰ 6 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਹੁਸ਼ਿਆਰਪੁਰ ਚੰਡੀਗੜ੍ਹ ਰੋਡ ਪੂਰਵੀ ਪਾਸੇ ਵੱਲ ਬਲੱਗਣਾ ਰੋਡ ਤੋਂ ਸ਼ਰਮਾ ਸਵੀਟ ਸ਼ਾਪ, ਤੋਂ ਚੋਪੜਾ ਹਸਪਤਾਲ ਤੋਂ ਜੇ.ਸੀ.ਡੀ.ਏ.ਵੀ ਕਾਲਜ, ਮਨੀ ਜਨਰਲ ਸਟੋਰ, ਬਾਬਾ ਫਰੀਦ ਅੱਖਾਂ ਦਾ ਹਸਪਤਾਲ ਤੋਂ ਕਰਤਾਰ ਕਰਿਆਨਾ ਸਟੋਰ ਤੋਂ ਪੂਰਵ ਦਿਸ਼ਾ ਵਿੱਚ ਨਗਰ ਕੌਂਸਲ ਦੀ ਹੱਦ ਨਾਲ ਹੁੰਦੇ ਹੋਏ ਉਡਰਾ ਰੋਡ ਗੁਰਦੁਆਰਾ ਰਵਿਦਾਸ, ਡਾ. ਦੀਦਾਰ ਦਾ ਘਰ, ਕ੍ਰਿਸ਼ਨਾ ਕਲੋਨੀ ਰੋਡ ਤੋਂ ਸਥਿਤ ਸ਼ਿਵ ਮੰਦਰ ਤੋਂ ਹੁੰਦੇ ਹੋਏ ਰਘੁਵੀਰ ਦੇ ਆਰੇ ਤੋਂ ਰਾਜ ਸਕੈਨ ਸੈਂਟਰ, ਨਿਰਨਕਾਰੀ ਭਵਨ ਤੋਂ ਪੂਰਵੀ ਪਾਸੇ ਵੱਲ ਸ਼ਰਮਾ ਸਵੀਟ ਸ਼ਾਪ ਤੀਕ ਅਰਥਾਤ ਜਿੱਥੇ ਆਰੰਭ ਕੀਤਾ।

ਵਾਰਡ ਨੰ: 7 (ਇਸਤਰੀ ਮੈਂਬਰਾਂ ਲਈ ਰਾਖਵਾਂ)

ਦਾਣਾ ਮੰਡੀ ਚੌਂਕ ਹੁਸ਼ਿਆਰਪੁਰ ਰੋਡ ਦੱਖਣ ਤੋਂ ਉੱਤਰ ਵੱਲ ਜਾਂਦੇ ਹੋਏ ਪੂਰਵੀ ਪਾਸੇ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਪ੍ਰੇਮ ਮੈਂਡੀਕਲ ਸਟੋਰ, ਉਡਰਾ ਰੋਡ ਤੋਂ ਸ਼ਾਤੀ ਧਰਮ ਕੰਡਾ, ਸੰਧੂ ਨਰਸਿੰਗ ਹੋਮ, ਪੰਚਾਇਤ ਸੰਮਤੀ ਸਟੇਡੀਅਮ ਤੇ ਚਲਦੇ ਹੋਏ ਮਾਸਟਰ ਗੁਰਮੀਤ ਦੀ ਦੁਕਾਨ, ਕਿਸ਼ਨ ਦੇ ਪੱਠੇ ਤੋਂ ਨਗਰ ਕੌਂਸਲ ਦੀ ਹੱਦ ਨਾਲ ਚੱਲਦੇ ਚੱਲਦੇ ਹੋਏ ਮਾਸਟਰ ਗੁਰਮੀਤ ਦੀ ਦੁਕਾਨ, ਕਿਸ਼ਨ ਦੇ ਪਹੱਠੇ ਤੇ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਪੰਨਵਾ ਰੋਡ ਏਰੀਆ ਤੇ ਜੰਗਲਾਤ ਡੀਪੂ ਦੀ ਹੱਦ ਤੋਂ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਨਿਹਾਲਪੁਰ ਰੋਡ ਸ਼ਮਸ਼ਾਨ ਘਾਟ ਦੇ ਸਾਮਣੇ ਰੋਡ ਤੋਂ ਚਲਦੇ ਹੋਏ ਗੁਰੂ ਨਾਨਕ ਆਈ ਟੀ ਆਈ ਦਾ ਪੂਰਬੀ ਪਾਸਾ ਤੋਂ ਹੁੰਦੇ ਹੋਏ ਗੁਰੂ ਨਾਨਕ ਪਬਲਿਕ ਸਕੂਲ ਤੋਂ ਸੁਖਵੰਤ ਦਾ ਘਰ, ਜਾਪਾਨੀ ਕਾਲੋਨੀ ਤੋਂ ਗਲੀ ਤੋਂ ਦਾਣਾ ਮੰਡੀ ਚੌਂਕ ਹੁਸ਼ਿਆਰਪੁਰ ਰੋਡ ਤੀਕ ਅਰਥਾਤ ਜਿੱਥੇ ਸ਼ੁਰੂ ਕੀਤਾ।

ਵਾਰਡ ਨੰ: 8

ਮੇਨ ਹੁਸ਼ਿਆਰਪੁਰ ਰੋਡ ਉੱਤਰ ਤੋਂ ਦੱਖਣ ਵੱਲ ਗੁਰੂ ਨਾਨਕ ਪਬਲਿਕ ਸਕੂਲ ਤੋਂ ਹੁੰਦੇ ਹੋਏ, ਗੁਰੂ ਨਾਨਕ ਆਈ ਟੀ ਆਈ ਵਾਲਾ ਪਾਸਾ ਸ਼ਮਸ਼ਾਨ ਘਾਟ ਕੇਹਰਵਾਲੀ ਤੋਂ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਕਹਿਰਵਾਲੀ ਰੋਡ ਖੈਰਾ ਕੋਟਲੀ ਵਾਲਾ ਚੌਂਕ ਤੋਂ ਹੁੰਦੇ ਹੋਏ ਪਿਆਰੇ ਦੇ ਘਰ ਤੋਂ ਅਮਰੀਕ ਦੇ ਘਰ ਤੋਂ ਸ਼ਾਹੀ ਦੇ ਘਰ ਤੋਂ ਨਗਰ ਕੌਂਸਲ ਦੀ ਹੱਦ ਨਾਲ ਹੁੰਦੇ ਹੋਏ, ਦਾਦਾ ਮੋਟਰ ਤੋਂ ਜੀ.ਟੀ ਰੋਡ ਨਾਲ ਚਲਦੇ ਹੋਏ ਧਨਵੀਰ ਸਿੰਘ ਦੀ ਆਟੋ ਦੀ ਚੌਂਕੀ ਤੋਂ ਸਵਰਨੇ ਦੀ ਹੱਟੀ ਤੋਂ ਬਿੱਟੂ ਦਾ ਘਰ ਤੋਂ ਲਾਡੀ ਇਲੈਕਟ੍ਰੀਕਲ ਤੋਂ ਪਿਆਰਾ ਸਿੰਘ ਦਾ ਘਰ ਤੋਂ ਇਕਬਾਲ ਮਸੀਹ ਦੇ ਘਰ ਤੋਂ ਗਿਆਨ ਮਸੀਹ ਦਾ ਘਰ ਤੋਂ ਹੁੰਦੇ ਹੋਏ ਪ੍ਰੀਤਮ ਸਿੰਘ ਅਤੇ ਜੈਨ ਕਲੋਨੀ ਹੁੰਦੇ ਹੋਏ ਗੁਰਬਚਨ ਲੰਬੜਦਾਰ ਦਾ ਘਰ ਤੋਂ ਪੱਛਮ ਤੋਂ ਪੂਰਵ ਨੂੰ ਜਾਂਦਿਆਂ ਹਰਮਿੰਦਰ ਸਿੰਘ ਐਕਸ ਐਮ ਸੀ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਰੋਡ ਤੋਂ ਗੁਰੂ ਨਾਨਕ ਪਬਲਿਕ ਸਕੂਲ ਤੀਕ ਅਰਥਾਤ ਜਿੱਥੇ ਸ਼ੁਰੂ ਕੀਤਾ ਗਿਆ।

ਵਾਰਡ ਨੰ: 9 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)

ਸਿਵਲ ਰੈਸਟ ਹਾਊਸ ਤੋਂ ਕਿਰਪਾਲ ਕਾਲੋਨੀ ਰੋਡ ਪੂਰਵ ਤੋਂ ਪੱਛਮ ਨੂੰ ਜਾਂਦਿਆਂ ਵੀਰ ਜੀ ਦਾ ਢਾਬਾ ਜੀ ਟੀ ਰੋਡ ਤੋਂ ਚਲਦੇ ਹੋਏ ਸ਼ਤੀਸ਼ ਐਕਸ ਐਮ ਸੀ ਦੀ ਦੁਕਾਨ ਤੋਂ ਐਸ ਡੀ ਐਮ ਚੌਂਕ ਤੋਂ ਤਹਿਸੀਲ ਕੰਪਲੈਕਸ ਨਾਲ ਚਲਦੇ ਹੋਏ ਹਰੀ ਕਿਸ਼ਨ ਦੇ ਘਰ ਨੇੜੇ ਆਟਾ ਚੌਂਕੀ ਤੋਂ ਜੀ ਟੀ ਰੋਡ ਕਰਾਸ ਕਰਦੇ ਹੋਏ ਉਸ਼ੋ ਧਾਰਾ ਰੈਸਟੋਰੈਂਟ ਤੋਂ ਲੰਗਰਪੁਰਾ ਰੋਡ ਤੋਂ ਫਾਟਕ ਕਰੋਸ ਕਰਕੇ ਮੰਨਿਦਰ ਦਾ ਘਰ ਤੋਂ ਪ੍ਰਾਈਮਰੀ ਸਕੂਲ ਤੋਂ ਡੁਗਰੀ ਰੋਡ ਤੋਂ ਇੰਦਰਜੀਤ ਦਾ ਘਰ ਤੋਂ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਰੇਲਵੇ ਲਾਈਨ ਅਤੇ ਜੀ ਟੀ ਰੋਡ ਕਰਾਸ ਕਰਦੇ ਹੋਏ ਧਰਮਪੁਰਾ ਰੋਡ ਉੱਤਰੀ ਪਾਸਾ ਸਰਵਿਸ ਸਟੇਸ਼ਨ ਮੋਟਰ ਗੇਰਿਜ ਤੇ ਗੁਰਮੀਤ ਦੀ ਆਟਾ ਚੌਂਕੀ ਤੋਂ ਧਰਮਪੁਰਾ ਮੁਹੱਲਾ, ਅਜੀਤ ਸਿੰਘ ਫਸਟੂ ਦਾ ਘਰ ਤੋਂ ਗੁਰਮੀਤ ਸਿੰਘ ਦੇ ਘਰ ਵਾਲੀ ਗਲੀ ਤੋਂ ਹੁੰਦੇ ਹੋਏ ਹਰਮੇਸ਼ ਮੋਸ਼ੀ ਦੇ ਘਰ ਤੋਂ ਹੁੰਦੇ ਹੋਏ ਹੈਪੀ ਪੁਲਿਸ ਵਾਲੇ ਦਾ ਘਰ ਵਾਲਾ ਪਾਸਾ ਤੋਂ ਨਾਲ ਚਲਦੇ ਹੋਏ ਜੀਤ ਕਰਿਆਨਾ ਸਟੋਰ ਮੰਡੀ ਰੋਡ ਦੇ ਸਾਹਮਣੇ

ਬੀ ਐਸ ਐਨ ਐਲ ਦਾ ਦਫ਼ਤਰ ਤੋਂ ਚਲਦੇ ਹੋਏ ਮਹਾਕਾਲੀ ਮੰਦਿਰ ਹੁਸ਼ਿਆਰਪੁਰ ਰੋਡ, ਬਿਟੂ ਦੇ ਆਰੇ ਤੋਂ ਸਿਵਲ ਰੈਸਟ ਹਾਊਸ ਵਾਲੀ ਸੜਕ ਤੋਂ ਸਿਵਲ ਰੈਸਟ ਹਾਊਸ ਤੱਕ ਅਰਥਾਤ ਜਿਥੋਂ ਸ਼ੁਰੂ ਕੀਤਾ ਗਿਆ।

ਵਾਰਡ ਨੰ:-10 (ਪੱਛਮੀ ਸ਼੍ਰੇਣੀਆਂ ਦੇ ਮੈਂਬਰਾਂ ਲਈ ਰਾਖਵਾਂ)

ਡੁਗਰੀ ਰੋਡ ਨਗਰ ਕੌਂਸਲ ਦੀ ਦੱਖਣੀ ਹਦੂਤ ਤੋਂ ਉੱਤਰ ਵੱਲ ਚਲਦੇ ਹੋਏ ਲੰਗਰਪੁਰਾ ਰੋਡ ਗੁਰੂਦਵਾਰੇ ਦਾ ਸਾਹਮਣੇ ਵਾਲਾ ਪਾਸਾ, ਲਿਟਰ ਫਲਾਵਰ ਦੇ ਪੱਛਮ ਵਾਲੀ ਰੋਡ ਦੇ ਨਾਲ ਚਲਦੇ ਹੋਏ ਲਿਟਰ ਫਲਾਵਰ ਰੋਡ ਬਾਲਮਿਕ ਮੁਹੱਲਾ ਦੀ ਰੋਡ ਦਾ ਲਹਿੰਦਾ ਪਾਸਾ, ਪੁਰੀ ਕੱਪੜੇ ਵਾਲੇ ਦਾ ਘਰ ਡੋਨਾ ਫਾਈਨਾਸ ਵਾਲੇ ਦਾ ਘਰ, ਸੁਖਵਿੰਦਰ ਇਨਸੋਰੈਂਸ ਵਾਲੇ ਦਾ ਘਰ, ਤੋਂ ਡਾ: ਸੈਣੀ ਦੀ ਦੁਕਾਨ, ਪੁਰੀ ਹਸਪਤਾਲ, ਤੋਂ ਸ਼ਿੰਦਾ ਆੜਤੀ ਦਾ ਘਰ, ਸੁੱਚਾ ਐਕਸ ਐਮ. ਸ. ਦਾ ਘਰ ਤੋਂ ਗੁਰੂਦਵਾਰੇ ਦੇ ਸਾਹਮਣੇ ਵਾਲਾ ਪਾਸਾ ਭਜਾ ਕਰਿਆਨਾ ਸਟੋਰ ਤੋਂ ਬਾਜੀਗਰ ਬਲਕਾਰ ਸਿੰਘ ਦਾ ਘਰ, ਕੇਹਰ ਸਿੰਘ ਦਾ ਘਰ ਤੋਂ ਸ਼ੇਰੇ ਦਾ ਘਰ, ਕਾਲੇ ਬਾਜੀਗਰ ਦਾ ਘਰ, ਸ਼ਰਮਾ ਕਬਾੜੀਆਂ ਦਾ ਘਰ, ਲਖਵਿੰਦਰ ਦਾ ਘਰ ਤੋਂ ਕੱਚੇ ਰਸਤੇ ਤੋਂ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਟਰੀਟਮੈਂਟ ਪਲਾਂਟ ਦੇ ਨਾਲ ਲਗਦੀ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਡੁਗਰੀ ਪਿੰਡ ਵਾਲੇ ਰੋਡ ਤੱਕ ਲੰਗਰਪੁਰ ਗੁਰੂਦਵਾਰੇ ਦੇ ਸਾਹਮਣੇ ਅਰਥਾਤ ਜਿਥੋਂ ਸ਼ੁਰੂ ਕੀਤਾ।

ਵਾਰਡ ਨੰ:-11 (ਇਸਤਰੀ ਮੈਂਬਰਾਂ ਲਈ ਰਾਖਵਾਂ)

ਸਿਵਲ ਰੈਸਟ ਹਾਊਸ ਦੱਖਣ ਤੋਂ ਉੱਤਰ ਨੂੰ ਜਾਂਦੇ ਹੋਏ ਤੋਂ ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੋਂ ਲਹਿੰਦੇ ਪਾਸੇ ਪ੍ਰੇਮ ਕਵਾੜੀਆ ਦੀ ਦੁਕਾਨ ਤੋਂ ਸੇਵਾ ਸਿੰਘ ਫਰਨੀਚਰ ਹਾਊਸ ਫਲਾਈਊਵਰ ਦੇ ਹੇਠਾਂ ਤੋਂ ਮੋਹਣ ਮੈਡੀਕਲ ਸਟੋਰ ਤੋਂ ਹੁੰਦੇ ਹੋਏ ਜੀ.ਟੀ. ਰੋਡ ਪਾਰ ਕਰਕੇ ਰੇਲਵੇ ਲਾਈਨ ਕਰਾਸ ਕਰਕੇ ਪਿੰਟੂ ਮੀਟ ਸ਼ਾਪ ਤੋਂ ਨਹਿਰੀ ਵਿਭਾਗ ਦਫ਼ਤਰ ਤੋਂ ਬਾਜੀਗਰ ਮੁਹੱਲਾ ਵਾਲੀ ਗਲੀ ਵਾਜਵਾ ਕਰਿਆਨਾ ਸਟੋਰ ਸਾਹਮਣੇ ਵਾਲੀ ਗਲੀ ਤੋਂ ਬੂਟੇ ਦੀ ਦੁਕਾਨ ਤੋਂ ਸਰਦਾਰੀ ਲਾਲ ਮਾਸਟਰ ਦੇ ਬੇਟੇ ਦਾ ਕੰਪਿਊਟਰ ਸੈਂਟਰ, ਮਾਈਆਂ ਦਾ ਗੁਰੂਦਵਾਰਾ ਨਾਲ ਦੀ ਚਲਦੇ ਹੋਏ ਕੇਵਲ ਹਲਵਾਈ ਦੀ ਦੁਕਾਨ ਤੋਂ ਐਕਸ ਐਮ. ਸੀ. ਸੋਨੂੰ ਖਾਲਸਾ ਦਾ ਘਰ, ਬਾਜਵਾ ਕਲੋਨੀ ਵਾਲਾ ਗੇਟ ਸੰਜੀਵ ਗਾਰਮੈਂਟਸ ਵਾਲੇ ਦਾ ਘਰ ਰੱਤੀ ਦਾ ਘਰ ਬਾਲਮਿਕ ਮੁਹੱਲਾ ਲੀਟਲ ਫਲਾਵਰ ਸਕੂਲ ਤੋਂ ਗੁਰੂਦਵਾਰਾ ਲੰਗਰਪੁਰ ਤੋਂ ਫਾਟਕ ਜੀ. ਟੀ. ਰੋਡ ਤੋਂ ਅਰੋੜਾ ਹਾਰਡਵੇਅਰ, ਪੰਡਿਤ ਗੋਲੂ ਟਾਇਰਾ ਵਾਲੇ ਤੋਂ ਰੇਲਵੇ ਸਟੇਸ਼ਨ ਟਾਵਰ ਤੋਂ ਸਾਹਮਣੇ ਜੀ. ਟੀ. ਰੋਡ ਪਾਰ ਕਰਕੇ ਰਾਜੀਵ ਦੀਕਸ਼ਤ ਗਊਸ਼ਾਲਾ ਵਾਲਾ ਪਾਸਾ ਤੋਂ ਅਰਥਾਤ ਸਿਵਲ ਰੈਸਟ ਹਾਊਸ।

ਵਾਰਡ ਨੰ:-12

ਨਗਰ ਕੌਂਸਲ ਦੇ ਪੱਛਮੀ ਪਾਸੇ ਤੋਂ ਦੱਖਣ ਵੱਲ ਕੈਂਥਾ ਵਾਲੀ ਪੁਲੀ ਤੋਂ ਪੱਠਿਆ ਵਾਲਾ ਟਾਲ ਤੋਂ ਸ਼ੇਰਾ ਵਾਲੀ ਕੁਟੀਆ ਚਲਦੇ ਹੋਏ ਅਰੂਨ ਸ਼ਰਮਾ ਦਾ ਘਰ, ਪੰਡਿਤ ਕੇਸ਼ਵ ਰਾਮ ਸਕੂਲ ਵਾਲੀ ਗਲੀ ਤੋਂ ਵਿਪਨ ਪੁਰੀ ਦਾ ਘਰ, ਤੋਂ ਪੱਪਾ ਡੋਗਰਾ ਦਾ ਘਰ, ਰਵਿੰਦਰ (ਰਵੀ) ਐਕਸ ਪ੍ਰਧਾਨ ਦੇ ਘਰ ਤੋਂ ਮੰਗੇ ਦਾ ਘਰ ਤੋਂ ਬਿੱਲੂ ਪੰਡਤ ਦਾ ਘਰ ਲਹਿੰਦੇ ਪਾਸੇ ਗੁਰੂਦਵਾਰਾ ਬੋਹੜ ਵਾਲਾ, ਡਾਕਟਰ ਬਲਵੰਤ ਦਾ ਘਰ ਤੋਂ ਡੀ.ਏ.ਵੀ. ਪਿੰਡੀ ਦਾਸ ਸਕੂਲ ਤੋਂ ਪਤੰਜਲੀ ਸਟੋਰ ਤੋਂ ਕੋਕਾ ਕੋਲਾ ਏਜੰਸੀ ਤੋਂ ਪਰਮਿੰਦਰ ਮੈਡੀਕਲ ਸਟੋਰ ਤੋਂ ਕੈਂਥਾ ਵਾਲੀ ਪੁਲੀ ਅਰਥਾਤ ਜਿਥੋਂ ਆਰੰਭ ਕੀਤਾ।

ਵਾਰਡ ਨੰ: 13 (ਅਨੁਸੂਚਿਤ ਜਾਤੀਆਂ ਦੇ ਇਸਤਰੀ ਮੈਂਬਰਾਂ ਲਈ ਰਾਖਵਾਂ)

ਕੱਚੇ ਰੋਡ ਤੋਂ ਮਜ਼ਾਰ ਬਾਬਾ ਪੀਰ ਮੁਹੱਲਾ ਬਾਜੀਗਰ ਕੈਂਥਾ ਤੋਂ ਪੂਰਵ ਵੱਲ ਚਲਦੇ ਹੋਏ ਉੱਤਰੀ ਪਾਸੇ ਤੋਂ ਬਾਬਾ ਕੈਂਥਾ ਤੋਂ ਚਲਦੇ ਹੋਏ ਬਾਲਮਿਕ ਮੁਹੱਲਾ ਲਹਿੰਦਾ ਪਾਸਾ ਤੋਂ ਹਵੇਲੀ ਡਾਕਟਰ ਬਲਵੰਤ ਤੋਂ ਚਲਦੇ ਹੋਏ ਪੀਰ ਬਾਬੇ ਦੀ ਜਗ੍ਹਾ (ਲੰਬੜਾ) ਤੋਂ ਨਵਾਂ ਮੈਹੰਗੀ ਦਾ ਹਸਪਤਾਲ ਤੋਂ ਮਿਆਣੀ ਰੋਡ ਤੱਕ ਸੋਹਲ ਪੈਲਸ, ਭਰਵਾ ਹਾਰਡਵੇਅਰ ਤੋਂ ਮਿਆਣੀ ਰੋਡ ਨੂੰ ਕਰੋਸ ਕਰ ਕੇ ਬਿੱਟੂ ਫਰਨੀਚਰ ਹਾਊਸ, ਲਵਲੀ ਫਲੈਕਸ, ਗੱਗੀ ਚੱਕੀ, ਲਾਇਬ੍ਰੇਰੀ ਚੌਂਕ, ਕਨਵਰ ਜਿਊਲਰ ਤੋਂ ਗੁਪਤਾ ਮਨਿਆਰੀ, ਬਿਹਾਰੇ ਦਾ ਢਾਬਾ ਤੋਂ ਸੰਜੂ ਕਰਿਆਨਾ ਸਟੋਰ, ਭੀਮ ਸੈਨ ਖੁੱਲਰ ਦੇ ਘਰ ਵਾਲੀ ਗਲੀ ਤੋਂ ਪ੍ਰੋਫੈਸਰ ਰਾਜਪੁਤ ਨਾਲ ਬਿੱਲੇ ਦੀ ਦੁਕਾਨ ਤੋਂ ਸੜਕ ਪਾਰ ਕਰ ਕੇ ਘੁਮਿਆਰਾ ਵਾਲੀ ਗਲੀ, ਪੱਪੀ ਬਿਸਤਰ ਭੰਡਾਰ, ਪੀਰ ਬਾਬੇ ਦੀ ਜਗ੍ਹਾ(ਘੁਮਿਆਰਾ ਮੁਹੱਲਾ), ਜਤਿਨ ਦਾ ਘਰ, ਟਿੰਡੀ ਦਾ ਘਰ, ਸੋਮਨਾਥ ਪੁਰੀ ਦੇ ਘਰ ਵਾਲੀ ਗਲੀ, ਤੋਂ ਮਰਾਸਗੜ ਰੋਡ ਤੋਂ ਚਰਚ ਤੋਂ ਕੇ.ਡੀ ਖੋਸਲਾ ਦਾ ਦਫ਼ਤਰ, ਤੋਂ ਖੇਰਾਬਾਦ ਰੋਡ, ਮਾਡਲ ਟਾਊਨ ਮਿਆਣੀ ਰੋਡ, ਸੰਤ ਪ੍ਰੇਮ ਸਿੰਘ ਕਾਲੋਨੀ, ਮਾਡਲ ਟਾਊਨ ਨਗਰ ਕੌਂਸਲ ਦੀ ਹੱਦ ਨਾਲ ਚਲਦੇ ਹੋਏ ਕੱਚੇ ਰੋਡ ਤੋਂ ਮਜ਼ਾਰ ਬਾਬਾ ਪੀਰ ਤੋਂ ਬਾਬਾ ਕੈਂਥਾ ਅਰਥਾਤ ਜਿਥੋਂ ਸ਼ੁਰੂ ਕੀਤਾ ਸੀ।

ਵਾਰਡ ਨੰ: 14 (ਅਨੁਸੂਚਿਤ ਜਾਤੀਆਂ ਦੇ ਮੈਂਬਰਾਂ ਲਈ ਰਾਖਵਾਂ)

ਨਗਰ ਕੌਂਸਲ ਦੀ ਉੱਤਰੀ ਹੱਦ ਲਸੂੜੀ ਵਾਲਾ ਬਾਬਾ ਛਾਂਗਲਾ ਗੇਟ ਤੋਂ ਆਰੰਭ ਕਰਕੇ ਸ਼ੱਬਾ ਪੇਂਟਰ ਦੀ ਗਲੀ ਤੋਂ ਬਿਹਾਰਾ ਸਿੰਘ ਦੇ ਘਰ ਤੋਂ ਸੰਤ ਨਾਰਾਇਣ ਮੰਦਿਰ ਤੋਂ ਚੱਡਾ ਸੀ.ਏ ਦੇ ਘਰ ਤੋਂ ਸੋਮਨਾਥ ਪੁਰੀ ਦੀ ਗਲੀ ਦੇ ਉੱਤਰ ਵਾਲੇ ਪਾਸੇ ਤੋਂ ਹੁੰਦੇ ਹੋਏ ਸ਼ਹੀਦ ਪ੍ਰਸ਼ੋਤਮ ਲਾਲ ਬਿੱਟੂ ਰੋਡ ਤੋਂ ਢਿੱਲੋਂ ਦੀ ਕੋਠੀ ਤੋਂ ਹੁੰਦੇ ਹੋਏ ਬਾਜਵਾ ਸ਼ਟਰਿੰਗ ਸਟੋਰ ਤੋਂ ਖੈਰਾਬਾਦ ਵਾਲੀ ਰੋਡ ਤੋਂ ਉੱਤਰੀ ਪਾਸੇ ਨਗਰ ਕੌਂਸਲ ਦੀ ਹੱਦ ਨਾਲ ਚੱਲਦੇ ਹੋਏ ਪੱਛਮ ਤੋਂ ਉੱਤਰੀ ਤਰਫ ਫਤਿਉਲਾਪੁਰ ਦੀ ਬਾਹਰ ਵਾਲੀ ਗਲੀ ਤੋਂ ਨਗਰ ਕੌਂਸਲ ਦੀ ਹੱਦ ਨਾਲ ਹੁੰਦੇ ਹੋਏ ਲਸੂੜੀ ਵਾਲਾ ਬਾਬਾ ਛਾਂਗਲਾ ਗੇਟ ਜਿਥੇ ਆਰੰਭ ਕੀਤਾ ਸੀ।

ਵਾਰਡ ਨੰ: 15

ਉੱਤਰ ਤੋਂ ਦੱਖਣ ਨੂੰ ਜਾਂਦੇ ਛਾਂਗਲਾ ਗੇਟ ਤੋਂ ਮਹਾਂਜਨ ਸੈਨੇਟਰੀ ਵਾਲਾ ਡਾਕੀਏ ਦਾ ਘਰ, ਰਾਜੂ ਕਰਿਆਨਾ ਵਾਲੇ ਤੋਂ, ਸੱਤ ਨਾਰਾਇਣ ਮੰਦਿਰ ਦਾ ਸਾਹਮਣਾ ਪਾਸਾ, ਤੋਂ ਚਲਦਿਆਂ ਹੋਇਆ, ਸ਼ੁਭਾਸ਼ ਦੇ ਘਰ ਤੋਂ ਘੁਮਿਆਰਾ ਮੁਹੱਲੇ ਵਾਲੀ ਗਲੀ, ਮਲੂਕਾ ਕਰਿਆਨੇ ਵਾਲੀ ਦੁਕਾਨ, ਬਾਬਾ ਗੁਲਾਬ ਸ਼ਾਹ ਦੀ ਜਗ੍ਹਾਂ ਤੋਂ ਰਾਕੇਸ਼ ਖੁੱਲਰ ਦੇ ਘਰ ਤੋਂ, ਭੀਚੀ ਨਾਈ ਦਾ ਘਰ, ਮੰਟੂ ਮੋਟਰਾਂ ਵਾਲੇ ਦਾ ਘਰ, ਤੋਂ ਕਾਲੇ ਬਾਂਸਲ ਦਾ ਘਰ, ਮਾਸਟਰ ਅੰਮ੍ਰਿਤ ਦਾ ਘਰ, ਪ੍ਰਦੀਪ ਚੌਧਰੀ ਦਾ ਘਰ, ਪੁਰਾਣਾ ਬਾਜ਼ਾਰ, ਮੋਤੀ ਮੰਦਿਰ ਤੋਂ ਵਿਜੈ ਦਾ ਗੈਰਾਜ਼, ਕਾਕੇ ਐਕਸ ਐਮ.ਸੀ. ਦਾ ਘਰ, ਵਰਮਾਂ ਐਫ.ਸੀ.ਆਈ, ਵਾਲੇ ਦਾ ਘਰ, ਵਿਨੈ ਵਰਮਾਂ ਦਾ ਘਰ, ਦਇਆ ਨੰਦ ਮਾਡਲ ਸਕੂਲ ਦੇ ਸਾਹਮਣੇ ਤੋਂ ਨਿੰਮਾ ਫੌਜੀ ਦਾ ਘਰ ਤੋਂ ਛਾਂਗਲਾ ਗੇਟ ਤੱਕ ਅਰਥਾਤ ਜਿਥੋਂ ਆਰੰਭ ਕੀਤਾ ਸੀ।

ਚੰਡੀਗੜ੍ਹ

ਮਿਤੀ 2 ਸਤੰਬਰ, 2020

ਸਤੀਸ਼ ਚੰਦਰਾ, ਆਈ.ਏ.ਐਸ.,

ਵਿਸ਼ੇਸ਼ ਮੁੱਖ ਸਕੱਤਰ, ਸਥਾਨਕ ਸਰਕਾਰ ਵਿਭਾਗ ਪੰਜਾਬ।